

ਤੁਹਾਡੇ ਓਨਟਾਰੀਓ ਸੇਹਤ ਕਾਰਡ ਵਾਸਤੇ ਅਰਜ਼ੀ ਦੇਣਾ ਓਨਟਾਰੀਓ ਵਿਖੇ ਤੁਹਾਡਾ ਸਵਾਗਤ ਹੈ!



ਜੇ ਤੁਸੀਂ ਓਨਟਾਰੀਓ ਦੇ ਵਸਨੀਕ ਹੋ, ਜਿਸ ਕੋਲ ਇੱਕ ਸਿਹਤ ਕਾਰਡ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਸਿਹਤ ਸੰਭਾਲ ਸੇਵਾਵਾਂ ਵਾਸਤੇ ਹੱਕਦਾਰ ਹੋ ਜਿੰਨ੍ਹਾਂ ਵਾਸਤੇ ਓਨਟਾਰੀਓ ਹੈਲਥ ਇੰਸ਼ਿਊਰੰਸ ਪਲਾਨ (OHIP) ਭੁਗਤਾਨ ਕਰਦਾ ਹੈ।

ਜੇ ਤੁਸੀਂ ਕਦੇ ਵੀ ਓਨਟਾਰੀਓ ਸੇਹਤ ਕਾਰਡ ਨਹੀਂ ਲਿਆ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਕਿਸੇ ServiceOntario ਕੇਂਦਰ ਵਿਖੇ ਅਰਜ਼ੀ ਦੇਣੀ ਚਾਹੀਦੀ ਹੈ। ਪਰ ਇਸਤੋਂ ਪਹਿਲਾਂ ਕਿ ਤੁਸੀਂ ਅਰਜ਼ੀ ਦੇਣ ਵਾਸਤੇ ਕਿਸੇ ਕੇਂਦਰ ਵਿਖੇ ਜਾਵੋ, ਕਿਰਪਾ ਕਰਕੇ ਨਿਮਨਲਿਖਤ ਕਦਮਾਂ ਦੀ ਪਾਲਣਾ ਕਰੋ:

1. ServiceOntario.ca/HealthCard 'ਤੇ ਜਾਓ:

- ਓਨਟਾਰੀਓ ਹੈਲਥ ਕਵਰੇਜ ਵਾਸਤੇ ਰਜਿਸਟਰੇਸ਼ਨ (ਫਾਰਮ O265-82) ਪ੍ਰਿੰਟ ਕਰੋ ਅਤੇ ਭਰੋ
- ਇਹ ਦੇਖਣ ਲਈ ਓਨਟਾਰੀਓ ਸੇਹਤ ਕਵਰੇਜ ਦਸਤਾਵੇਜ਼ ਸੂਚੀ (ਫਾਰਮ 9998E-82) ਦੀ ਸਮੀਖਿਆ ਕਰੋ ਕਿ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ (ਸਮੁੱਚੀ ਸੂਚੀ ਪਿਛਲੇ ਪਾਸੇ ਹੈ)

2. ਆਪਣੇ ਨੇੜਲੇ ServiceOntario ਕੇਂਦਰ ਨੂੰ ਲੱਭਣ ਲਈ ServiceOntario.ca/FindServices 'ਤੇ ਜਾਓ

3. ਭਰੇ ਹੋਏ ਰਜਿਸਟਰੇਸ਼ਨ ਫਾਰਮ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਕਿਸੇ ServiceOntario ਕੇਂਦਰ ਤੱਕ ਲੈ ਜਾਓ

ਲੋੜੀਂਦੇ ਦਸਤਾਵੇਜ਼

- ਸੂਚੀ 1 – ਕੈਨੇਡੀਅਨ ਨਾਗਰਿਕਤਾ ਦਾ ਸਬੂਤ ਜਾਂ OHIP- ਇਸ ਸੂਚੀ ਵਿਚਲੇ ਯੋਗ ਪ੍ਰਵਾਸ ਦਰਜਾ ਦਸਤਾਵੇਜ਼ (Immigration Status Documents) ਸਾਬਤ ਕਰਦੇ ਹਨ ਕਿ ਤੁਸੀਂ ਇੱਕ ਕੈਨੇਡੀਅਨ ਨਾਗਰਿਕ ਹੋ ਜਾਂ ਕੋਈ ਹੋਰ ਪ੍ਰਵਾਸ ਦਰਜਾ ਰੱਖਦੇ ਹੋ ਜੋ ਤੁਹਾਨੂੰ ਓਨਟਾਰੀਓ ਸੇਹਤ ਬੀਮਾ ਕਵਰੇਜ ਵਾਸਤੇ ਯੋਗ ਬਣਾਉਂਦਾ ਹੈ
- ਸੂਚੀ 2 – ਓਨਟਾਰੀਓ ਵਿੱਚ ਰਿਹਾਇਸ਼ ਦਾ ਸਬੂਤ
ਇਸ ਸੂਚੀ ਵਿਚਲੇ ਦਸਤਾਵੇਜ਼ ਤੁਹਾਡਾ ਨਾਮ ਅਤੇ ਘਰ ਦਾ ਵਰਤਮਾਨ ਪਤਾ ਦਿਖਾਉਂਦੇ ਹਨ ਅਤੇ ਪੁਸ਼ਟੀ ਕਰਦੇ ਹਨ ਕਿ ਤੁਹਾਡੇ ਰਹਿਣ ਦਾ ਪ੍ਰਮੁੱਖ ਸਥਾਨ ਓਨਟਾਰੀਓ ਵਿੱਚ ਹੈ।
- ਸੂਚੀ 3 – ਪਛਾਣ ਦਾ ਸਮਰਥਨ
ਇਸ ਸੂਚੀ ਵਿਚਲੇ ਦਸਤਾਵੇਜ਼ ਤੁਹਾਡਾ ਨਾਮ ਅਤੇ ਦਸਤਖਤ ਦੋਨੋਂ ਦਿਖਾਉਂਦੇ ਹਨ।

ਤੁਹਾਨੂੰ ਹਮੇਸ਼ਾ ਲਾਜ਼ਮੀ ਤੌਰ 'ਤੇ ਹਰੇਕ ਸੂਚੀ ਵਿੱਚੋਂ ਇੱਕ ਦਸਤਾਵੇਜ਼ ਲੈਕੇ ਆਉਣਾ ਚਾਹੀਦਾ



- ਤਿਆਰ ਰਹੋ ਤਾਂ ਜੋ ਕਿਸੇ ServiceOntario ਕੇਂਦਰ ਵਿਖੇ ਤੁਹਾਨੂੰ ਕੇਵਲ ਇੱਕ ਵਾਰ ਆਉਣਾ ਪਵੇ
- ਸਾਰੇ ਦਸਤਾਵੇਜ਼ ਲਾਜ਼ਮੀ ਤੌਰ 'ਤੇ ਅਸਲੀ ਹੋਣੇ ਚਾਹੀਦੇ ਹਨ – ਫੋਟੋਕਾਪੀਆਂ ਅਤੇ ਪ੍ਰਿੰਟ ਕੀਤੀਆਂ ਨਕਲਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ।

ਸੂਚੀ 1 - ਨਾਗਰਿਕਤਾ ਦਾ ਸਬੂਤ/OHIP – ਯੋਗ ਪ੍ਰਵਾਸ ਦਰਜਾ ਇੱਕ ਦੀ ਚੋਣ ਕਰੋ:

ਕੈਨੇਡੀਅਨ ਨਾਗਰਿਕ

- ਵੈਧ ਕੈਨੇਡੀਅਨ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਿਸਦੀ ਮਿਆਦ ਪੂਰੇ ਨੂੰ ਪੰਜ ਸਾਲ ਤੋਂ ਵਧੇਰੇ ਸਮਾਂ ਨਾ ਹੋਇਆ ਹੋਵੇ
- ਕਿਸੇ ਕੈਨੇਡੀਅਨ ਸੂਬੇ ਜਾਂ ਖਿੱਤੇ ਤੋਂ ਜਨਮ ਦਾ ਸਰਟੀਫਿਕੇਟ (ਵਾਈਟਲ ਸਟੈਟਿਸਟਿਕਸ ਐਕਟ ਤਹਿਤ ਜਾਰੀ ਕੀਤਾ)
- ਵਿਦੇਸ਼ ਵਿੱਚ ਹੋਏ ਜਨਮ ਦੇ ਪੰਜੀਕਰਨ ਦਾ ਕੈਨੇਡੀਅਨ ਸਰਟੀਫਿਕੇਟ
- ਕਿਸੇ ਕੈਨੇਡੀਅਨ ਸੂਬੇ ਜਾਂ ਖਿੱਤੇ ਤੋਂ ਸਰਟੀਫਾਈਡ ਸਟੇਟਮੈਂਟ ਆਫ ਲਾਈਵ ਬਰਥ (Certified Statement of Live Birth)
- ਕੈਨੇਡੀਅਨ ਨਾਗਰਿਕਤਾ ਦਾ ਸਰਟੀਫਿਕੇਟ ਜਾਂ ਸਰਟੀਫਿਕੇਟ ਆਫ ਨੈਚਰਲਾਈਜ਼ੇਸ਼ਨ (ਕਾਗਜ਼ੀ ਦਸਤਾਵੇਜ਼ ਜਾਂ ਕਾਰਡ, ਨਾ ਕਿ ਯਾਦਗਾਰੀ ਅੰਕ)
- ਭਾਰਤੀ ਦਰਜੇ ਦਾ ਸਰਟੀਫਿਕੇਟ (ਕਾਗਜ਼ੀ ਜਾਂ ਪਲਾਸਟਿਕ ਕਾਰਡ)
- ਪੰਜੀਕਰਤ ਭਾਰਤੀ ਰਿਕਾਰਡ (ਪ੍ਰਮਾਣਿਤ)

ਸਥਾਈ ਵਸਨੀਕ/ਪਹੁੰਚੇ ਹੋਏ ਪ੍ਰਵਾਸੀ

- ਵੈਧ ਸਥਾਈ ਵਸਨੀਕ ਕਾਰਡ ਜਾਂ ਸਥਾਈ ਵਸਨੀਕ ਕਾਰਡ ਜਿਸਦੀ ਮਿਆਦ ਪੂਰੇ ਨੂੰ ਪੰਜ ਸਾਲ ਤੋਂ ਵਧੇਰੇ ਸਮਾਂ ਨਾ ਹੋਇਆ ਹੋਵੇ
- ਕੈਨੇਡੀਅਨ ਇਮੀਗਰੇਸ਼ਨ ਆਈਡੈਂਟੀਫਿਕੇਸ਼ਨ ਕਾਰਡ

- ਸਥਾਈ ਰਿਹਾਇਸ਼ ਦੀ ਪੁਸ਼ਟੀ (IMM 5292, 5688)
- ਰਿਕਾਰਡ ਆਫ ਲੈਂਡਿੰਗ (IMM 1000)

ਹੋਰ ਪ੍ਰਵਾਸ ਦਰਜਾ

- ਇਮੀਗਰੇਸ਼ਨ ਐਂਡ ਰੀਫਿਊਜ਼ੀ ਬੋਰਡ ਵੱਲੋਂ ਇੱਕ ਪੱਤਰ ਜੋ ਕਨਵੈਨਸ਼ਨ ਰੀਫਿਊਜ਼ੀ (Convention Refugee) ਜਾਂ ਪ੍ਰੋਟੈਕਟਿਡ ਪਰਸਨ (Protected Person) ਦੇ ਦਰਜੇ ਦੀ ਪੁਸ਼ਟੀ ਕਰਦਾ ਹੋਵੇ
- ਪ੍ਰੋਟੈਕਟਿਡ ਪਰਸਨ ਸਟੇਟਸ (Protected Person Status) ਦਸਤਾਵੇਜ਼
- ਅਸਥਾਈ ਵਸਨੀਕ ਪਰਮਿਟ (ਪ੍ਰਤੀਬੰਧ ਲਾਗੂ ਹੁੰਦੇ ਹਨ)
- ਵਰਕ ਪਰਮਿਟ (ਓਨਟਾਰੀਓ ਵਿੱਚ ਸੰਪੂਰਨ-ਸਮੇਂ ਲਈ ਰੁਜ਼ਗਾਰ ਦੇ ਸਬੂਤ ਦੀ ਲੋੜ ਪੈ ਸਕਦੀ ਹੈ)
- ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ ਤੋਂ ਇਸ ਗੱਲ ਦੀ ਲਿਖਤੀ ਪੁਸ਼ਟੀ ਕਿ ਤੁਸੀਂ ਸਿਟੀਜ਼ਨਸ਼ਿਪ ਐਕਟ (ਕੈਨੇਡਾ) ਦੇ ਖੰਡ 5.1 ਤਹਿਤ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਹੋ
- ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ ਤੋਂ ਇਸ ਗੱਲ ਦੀ ਲਿਖਤੀ ਪੁਸ਼ਟੀ ਕਿ ਤੁਸੀਂ ਕੈਨੇਡਾ ਵਿੱਚ ਸਥਾਈ ਰਿਹਾਇਸ਼ ਲਈ ਅਰਜ਼ੀ ਦੇਣ ਦੇ ਯੋਗ ਹੋ
- ਪੰਜੀਕਰਨ ਦੀ ਅਸਥਾਈ ਪੁਸ਼ਟੀ (Temporary Confirmation of Registration) ਦਸਤਾਵੇਜ਼

■ ਨਿਮਨਲਿਖਤ ਵਿੱਚੋਂ ਇੱਕ ਦਸਤਾਵੇਜ਼:

ਸੂਚੀ 1 - ਨਾਗਰਿਕਤਾ ਦਾ ਸਬੂਤ ਜਾਂ OHIP ਯੋਗ ਪ੍ਰਵਾਸ ਦਰਜਾ (Eligible Immigration Status)

ਇਹ ਸਾਬਤ ਕਰਨ ਲਈ ਇੱਕ ਦਸਤਾਵੇਜ਼ ਕਿ ਤੁਸੀਂ ਇੱਕ ਕੈਨੇਡੀਅਨ ਨਾਗਰਿਕ ਹੋ ਜਾਂ ਕੋਈ ਹੋਰ ਪ੍ਰਵਾਸ ਦਰਜਾ ਰੱਖਦੇ ਹੋ ਜੋ ਤੁਹਾਨੂੰ ਓਨਟਾਰੀਓ ਸੇਹਤ ਬੀਮਾ ਕਵਰੇਜ ਵਾਸਤੇ ਯੋਗ ਬਣਾਉਂਦਾ ਹੈ।

ਮੈਂ ਨਿਮਨਲਿਖਤ ਨੂੰ ਲੈਕੇ ਆ ਰਿਹਾ/ਰਹੀ ਹਾਂ: _____

ਸੂਚੀ 2 - ਰਿਹਾਇਸ਼ ਦਾ ਸਬੂਤ ਇੱਕ ਦੀ ਚੋਣ ਕਰੋ:

- ਵੈਧ ਓਨਟਾਰੀਓ ਡਰਾਈਵਰ ਦਾ ਲਾਇਸੈਂਸ ਜਾਂ ਫਿਰ ਅਸਥਾਈ ਡਰਾਈਵਰ ਦਾ ਲਾਇਸੈਂਸ (ਕੇਵਲ ਤਾਂ ਹੀ ਜੇਕਰ ਇਸਦੇ ਨਾਲ ਉਸੇ ਪਤੇ ਵਾਲਾ ਫੋਟੋ ਲਾਇਸੈਂਸ ਕਾਰਡ ਵੀ ਹੋਵੇ)
- ਜ਼ਰੂਰੀ ਸੇਵਾ ਦਾ ਬਿੱਲ (ਘਰ ਦਾ ਟੈਲੀਫੋਨ, ਕੇਬਲ ਟੀਵੀ, ਜਨਤਕ ਸੁਵਿਧਾਵਾਂ ਕਮਿਸ਼ਨ, ਹਾਈਡਰੋ, ਗੈਸ, ਪਾਣੀ)
- ਬੱਚਤ ਜਾਂ ਚੈਕਿੰਗ ਖਾਤਿਆਂ ਵਾਸਤੇ ਮਹੀਨਾਵਾਰ ਡਾਕ ਰਾਹੀਂ ਭੇਜੇ ਜਾਂਦੇ ਬੈਂਕ ਖਾਤਾ ਚਿੱਠੇ (statements) (ਇਹਨਾਂ ਵਿੱਚ ਰਸੀਦਾਂ, ਬੈਂਕ ਬੁੱਕਸ, ਪੱਤਰ ਜਾਂ ਆਟੋਮੈਟਿਡ ਟੈਲਰ ਰਸੀਦਾਂ ਸ਼ਾਮਲ ਨਹੀਂ ਹਨ)
- ਰੁਜ਼ਗਾਰਦਾਤਾ ਰਿਕਾਰਡ (ਤਨਖਾਹ ਰਸੀਦ ਜਾਂ ਕੰਪਨੀ ਦੇ ਲੈਟਰਹੈੱਡ 'ਤੇ ਰੁਜ਼ਗਾਰਦਾਤਾ ਵੱਲੋਂ ਪੱਤਰ)
- ਸਕੂਲ, ਕਾਲਜ ਜਾਂ ਯੂਨੀਵਰਸਿਟੀ ਰਿਪੋਰਟ ਕਾਰਡ ਜਾਂ ਪ੍ਰਤੀਲਿਪੀ (transcript)
- ਚਾਈਲਡ ਟੈਕਸ ਬੈਨੀਫਿਟ ਸਟੇਟਮੈਂਟ
- ਆਮਦਨ ਟੈਕਸ ਮੁਲਾਂਕਣ (ਸਭ ਤੋਂ ਹਾਲੀਆ)
- ਬੀਮਾ ਪਾਲਿਸੀ (ਘਰ, ਕਿਰਾਏਦਾਰ, ਆਟੋ ਜਾਂ ਜੀਵਨ)
- ਗਿਰਵੀਨਾਮਾ (mortgage), ਕਿਰਾਏ ਜਾਂ ਪਟੇ ਦਾ ਇਕਰਾਰਨਾਮਾ
- ਓਨਟਾਰੀਓ ਮੋਟਰ ਵਹੀਕਲ ਪਰਮਿਟ (ਪਲੇਟ ਜਾਂ ਗੱਡੀ ਦੇ ਅੰਸ਼)
- ਜਾਇਦਾਦ ਟੈਕਸ ਬਿੱਲ
- ਓਨਟਾਰੀਓ ਵਰਕਸ (Ontario Works) ਜਾਂ ਓਨਟਾਰੀਓ ਡਿਸਏਬਿਲਟੀ ਸਪੋਰਟ ਪ੍ਰੋਗਰਾਮ (Ontario Disability Support Program) ਵਾਸਤੇ ਡਾਇਰੈਕਟ ਡਿਪਾਜ਼ਿਟ ਦੀ ਸਟੇਟਮੈਂਟ
- ਸਟੇਟਮੈਂਟ ਆਫ ਇਮਪਲਾਇਮੈਂਟ ਇੰਸ਼ਿਊਰੰਸ ਬੈਨੀਫਿਟਸ ਪੇਡ T4E
- ਸਟੇਟਮੈਂਟ ਆਫ ਓਲਡ ਏਜ ਸੀਕਿਊਰਟੀ T4A(OAS) ਜਾਂ ਸਟੇਟਮੈਂਟ ਆਫ ਕੈਨੇਡਾ ਪੈਨਸ਼ਨ ਪਲਾਨ ਬੈਨੀਫਿਟਸ T4A(P)
- ਸਟੇਟਮੈਂਟ ਆਫ ਰਜਿਸਟਰਡ ਰੀਟਾਇਰਮੈਂਟ ਸੇਵਿੰਗਜ਼ ਪਲਾਨ (RRSP), ਰਜਿਸਟਰਡ ਰੀਟਾਇਰਮੈਂਟ ਇਨਕਮ ਫੰਡ (RRIF) ਜਾਂ ਕਿਸੇ ਵਿੱਤੀ ਸੰਸਥਾ (ਬੈਂਕ, ਟਰੱਸਟ ਕੰਪਨੀ, ਕਰੈਡਿਟ ਯੂਨੀਅਨ) ਤੋਂ ਰਜਿਸਟਰਡ ਰੋਮ ਐਨਰਜ਼ਿਪ ਸੇਵਿੰਗਜ਼ ਪਲਾਨ (RHOSP)
- ਵਰਕਪਲੇਸ ਸੇਫਟੀ ਐਂਡ ਇੰਸ਼ਿਊਰੰਸ ਬੋਰਡ ਦੀ ਸਟੇਟਮੈਂਟ ਆਫ ਬੈਨੀਫਿਟਸ T5007
- ਤੁਹਾਡੇ ਕੈਨੇਡਾ ਪੈਨਸ਼ਨ ਪਲਾਨ ਵਿੱਚ ਪਾਏ ਯੋਗਦਾਨਾਂ ਦੀ ਸਟੇਟਮੈਂਟ
- ਵੈਧ ਓਨਟਾਰੀਓ ਫੋਟੋ ਕਾਰਡ

■ ਨਿਮਨਲਿਖਤ ਵਿੱਚੋਂ ਇੱਕ ਦਸਤਾਵੇਜ਼:

ਸੂਚੀ 2 - ਓਨਟਾਰੀਓ ਵਿੱਚ ਵਸਨੀਕਤਾ ਦਾ ਸਬੂਤ

ਕੋਈ ਦਸਤਾਵੇਜ਼ ਜੋ ਤੁਹਾਡਾ ਨਾਮ ਅਤੇ ਘਰ ਦਾ ਵਰਤਮਾਨ ਪਤਾ ਦਿਖਾਉਂਦਾ ਹੈ ਅਤੇ ਪੁਸ਼ਟੀ ਕਰਦਾ ਹੈ ਕਿ ਤੁਹਾਡੇ ਰਹਿਣ ਦਾ ਪ੍ਰਮੁੱਖ ਸਥਾਨ ਓਨਟਾਰੀਓ ਵਿੱਚ ਹੈ।

ਮੈਂ ਨਿਮਨਲਿਖਤ ਨੂੰ ਲੈਕੇ ਆ ਰਿਹਾ/ਰਹੀ ਹਾਂ: _____

ਸੂਚੀ 3 - ਪਛਾਣ ਦਾ ਸਮਰਥਨ ਇੱਕ ਦੀ ਚੋਣ ਕਰੋ:

- ਕਰੈਡਿਟ ਕਾਰਡ
- ਵੈਧ ਓਨਟਾਰੀਓ ਡਰਾਈਵਰ ਦਾ ਲਾਇਸੈਂਸ ਜਾਂ ਅਸਥਾਈ ਡਰਾਈਵਰ ਦਾ ਲਾਇਸੈਂਸ
- ਵੈਧ ਓਨਟਾਰੀਓ ਫੋਟੋ ਕਾਰਡ
- ਕੈਨੇਡੀਅਨ ਇਮੀਗਰੇਸ਼ਨ ਆਈਡੈਂਟੀਫਿਕੇਸ਼ਨ ਕਾਰਡ
- ਸਰਟੀਫਿਕੇਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ (ਪਲਾਸਟਿਕ ਕਾਰਡ)
- ਭਾਰਤੀ ਦਰਜੇ ਦਾ ਸਰਟੀਫਿਕੇਟ (ਕਾਗਜ਼ੀ ਜਾਂ ਪਲਾਸਟਿਕ ਕਾਰਡ)
- ਸਥਾਈ ਰਿਹਾਇਸ਼ ਦੀ ਪੁਸ਼ਟੀ (IMM 5292) (ਕੇਵਲ ਤਾਂ ਹੀ ਜੇਕਰ ਦਸਤਖਤ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ)
- ਵਰਤਮਾਨ ਕਰਮਚਾਰੀ ID
- ਪੇਸ਼ੇਵਰਾਨਾ ਸੰਸਥਾ ਦਾ ਵਰਤਮਾਨ ਲਾਇਸੈਂਸ
- ਓਲਡ ਏਜ ਸਕਿਊਰਟੀ ਕਾਰਡ
- ਓਨਟਾਰੀਓ ਮੋਟਰ ਵਹੀਕਲ ਪਰਮਿਟ (ਪਲੇਟ ਦਾ ਅੰਸ਼)
- ਪਾਸਪੋਰਟ (ਕੈਨੇਡੀਅਨ ਜਾਂ ਵਿਦੇਸ਼ੀ)
- ਸਥਾਈ ਵਸਨੀਕ ਕਾਰਡ (ਕੇਵਲ ਤਾਂ ਹੀ ਜੇਕਰ ਦਸਤਖਤ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ)
- ਰਿਕਾਰਡ ਆਫ ਲੈਂਡਿੰਗ (IMM 1000)
- ਵਿਦਿਆਰਥੀ ID ਕਾਰਡ
- ਯੂਨੀਅਨ ਕਾਰਡ

■ ਨਿਮਨਲਿਖਤ ਵਿੱਚੋਂ ਇੱਕ ਦਸਤਾਵੇਜ਼:

ਸੂਚੀ 3- ਪਛਾਣ ਦਾ ਸਮਰਥਨ

ਕੋਈ ਦਸਤਾਵੇਜ਼ ਜੋ ਤੁਹਾਡਾ ਨਾਮ ਅਤੇ ਦਸਤਖਤ ਦੋਨੋਂ ਦਿਖਾਉਂਦਾ ਹੈ।

ਮੈਂ ਨਿਮਨਲਿਖਤ ਨੂੰ ਲੈਕੇ ਆ ਰਿਹਾ/ਰਹੀ ਹਾਂ: _____

ਸਾਡੇ ਨਾਲ ਸੰਪਰਕ ਕਰੋ

ਕੁਝ **ServiceOntario** ਕੇਂਦਰ ਮਿਲਣ ਦੇ ਸਮੇਂ ਦੀ ਬੁਕਿੰਗ ਦੀ ਪੇਸ਼ਕਸ਼ ਕਰਦੇ ਹਨ। ਜਦ ਤੁਸੀਂ ਆਪਣੇ ਨਵੇਂ ਓਨਟਾਰੀਓ ਫੋਟੋ ਸੇਹਤ ਕਾਰਡ ਵਾਸਤੇ ਅਰਜ਼ੀ ਦੇਣ ਲਈ ਤਿਆਰ ਹੋ ਜਾਂਦੇ ਹੋ, ਤਾਂ ਤੁਸੀਂ ਇਹ ਦੇਖਣ ਲਈ ਸਾਡੇ ਨਾਲ ਆਨਲਾਈਨ ServiceOntario.ca/Appointment ਵਿਖੇ ਮੁਲਾਕਾਤ ਕਰ ਸਕਦੇ ਹੋ ਜਾਂ ਫਿਰ **1-888-376-5197** 'ਤੇ ਸਾਨੂੰ ਟੈਲ-ਫ੍ਰੀ ਕਾਲ ਕਰੋ ਕਿ ਤੁਹਾਡੇ ਭਾਈਚਾਰੇ ਵਿਚਲੇ ਕੇਂਦਰ ਮੁਲਾਕਾਤ ਬੁੱਕ ਕਰਨ ਦੀ ਪੇਸ਼ਕਸ਼ ਕਰਦੇ ਹਨ।

ਨੇੜਲੇ **ServiceOntario** ਕੇਂਦਰਾਂ ਵਾਸਤੇ, ਤੁਸੀਂ ਸਾਡੇ ਨਾਲ ਆਨਲਾਈਨ, ਜਾਂ ਫਿਰ ਆਪਣੀ ਮੋਬਾਈਲ ਡੀਵਾਈਸ ਤੋਂ ServiceOntario.ca/FindServices 'ਤੇ ਮੁਲਾਕਾਤ ਕਰ ਸਕਦੇ ਹੋ।

ਯੋਗਤਾ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ServiceOntario.ca/HealthCard ਦੇਖੋ ਜਾਂ ਫਿਰ ਸਾਨੂੰ ਕਾਲ ਕਰੋ:

ਟੈਲ-ਫ੍ਰੀ (ਕੈਨੇਡਾ): **1-800-267-8097** | TTY ਟੈਲ-ਫ੍ਰੀ (ਕੈਨੇਡਾ): **1-800-268-7095**

ਸਾਨੂੰ ServiceOntario.ca 'ਤੇ ਲੱਭੋ